



PRIME INDUSTRIES LIMITED

CIN : L15490PB1992PLC012662

Regd. Office : Master Chambers, SCO -19,
Feroze Gandhi Market, Ludhiana- 141 001, Punjab

Tel. : 0161- 3911500

E-mail : prime_indust@yahoo.com

Website : www.primeindustrieslimited.com

Ref.:PIL/SEC/2023-2441

Date: 16.08.2023

To,
BSE Limited,
Corporate Relationship Department
1st Floor, New Trading Ring
Rotunda-Building, P J Towers
Dalal Street, Fort, Mumbai - 400001

Dear Sir/Madam

SCRIP Code No.: PRIMIND (519299)

Subject: **News-Paper Publications Under Regulation 47 of the SEBI (Listing Obligations and Disclosure Requirements) Regulations, 2015**

With reference to the Regulation 47(1)(b) read with Schedule III of SEBI (Listing Obligations and Disclosure Requirements) Regulations, 2015, please find enclosed newspaper clippings published in Financial Express (English) and Desh Sewak (Punjabi) on Saturday, the 12th day of August, 2023 in respect of Un-audited Financial Results for the quarter ended 30.06.2023.

Thanking You

Yours Faithfully
For Prime Industries Limited

Shruti Sood
Company Secretary

Encl.: as above

punjab national bank
.....Together for the better

B/O: CIRCLE SASTRA BATHINDA, Plot No 445, Phase -III, Model Town, Bathinda

DEMAND NOTICE

DEMAND NOTICE U/S 13(2) OF SECURITISATION & RECONSTRUCTION OF FINANCIAL ASSETS & ENFORCEMENT OF SECURITY INTEREST ACT, 2002 (SARFAESI ACT) READ WITH RULE 3 OF SECURITY INTEREST (ENFORCEMENT) RULES 2002.

All of you, the under mentioned persons (Borrowers/Guarantor(s)), were sent Registered Demand Notices under section 13(2) of SARFAESI ACT-2002 of dates mentioned there against hereunder by the 'Authorized Officer' of the Bank, calling upon you all, to pay the amount of demand notice mentioned against account, as on date of notices with further interest till payment within 60(sixty) days of the notice. The said Demand Notice could not be served upon all of you and in certain cases the same were returned unserved. The undersigned being the Authorized Officer of Secured Creditor Bank has reasons to believe that all of you can not be served with the demand Notice ordinarily except by mode of substituted service. Hence, each of you is hereby called upon through this public notice to pay the below mentioned amount with further interest up to the date of payment due against you within 60 days from the date of this publication, failing which, the Bank shall proceed under section 13(4) of the said Act-2002 for taking possession of Secured Assets mentioned herein below and thereafter to sell the same so as to realize the dues with further interest till realization with cost. Guarantor/ Mortgagee(s) due to non payment of dues by the Borrower, guarantee given by them in hereby invoked and you are called upon to pay the entire dues.

Name of Branch & Borrower(s)/Guarantor(s)	Details of Security (All That Part and Parcel of)	Date of Demand Notice / Date of NPA	Amount as per demand Notice (Rs.)
B/O: BARNALA MAIN (004490)		04.07.2023	Rs. 10,92,732.59
Borrower : Amrinder Singh S/o Jaswant Singh, R/o House No. B 15-1365, Street No. 04, Sekha Road, Barnala, Punjab -148001.	All that part and parcel of Residential Property measuring 64 Sq. yards, Situated at House No. B-XIV/3415, Street No. 04, Sekha Road/Akalgarh Basti, Jindal Public School Wall Gali, Near Baba Balak Nath Mandir, Barnala, District Barnala, Standing in the name of Sh. Jaswant Singh (Since Deceased) S/o Sukhdev Singh acquired vide sale deed no. 2259 dated 16.09.2013. Bounded as under : East: 16'6" Street, West: 16'6" Sukhdev Singh, North: 35' Savitri Devi, South : 35' Bhura Singh	31.03.2023	(Rupees Ten Lacs Ninety Two Thousand Seven Hundred Thirty Two & paisa Fifty Nine Only) as on 30.06.2023. Plus further interest and other charges thereon w.e.f. 01.07.2023.
Also at: House No. B-XIV/3415, Street No. 04, Sekha Road/Akalgarh Basti, Jindal Public School Wall Gali, Near Baba Balak Nath Mandir, Barnala, District Barnala-148101. Co-Borrower: Mr. Jaswant Singh (Since Deceased) S/o Sukhdev Singh through his legal heirs 1. Amrinder Singh S/o Jaswant Singh (Son), 2. Jaspal Kaur W/o Jaswant Singh (Wife), Both R/o House No. B 15-1365, street No. 04, Sekha Road, Barnala Punjab-148101.			

Date : 11.08.2023 Place : Bathinda Authorised Officer

THE BUSINESS DAILY.

FOR DAILY BUSINESS.

financialexpress.com

For All Advertisement Booking

Call : 0120-6651214

Ujivan Small Finance Bank
.....Together for the better

SECOND FLOOR, GMTT BUILDING D-7 SECTOR 3 NOIDA UP 201301

POSSESSION NOTICE (for Immovable property) [Rule 8(1)]

Whereas, The undersigned, being the Authorized Officer of Ujivan Small Finance Bank Ltd., under the Securitisation & Reconstruction of Financial Assets & Enforcement of Security Interest Act, 2002 & in exercise of powers conferred under section 13(12) read with rule 3 of the Security Interest (Enforcement) Rules, 2002 issued demand notice to borrower/ Guarantor on the dates mentioned hereunder; calling upon the Borrower(s) / Guarantor(s) to repay the amount mentioned in the respective demand notice within 60 days of the date of the notice. The Borrower/Co-Borrower/Mortgagee having failed to repay the amount, notice is hereby given to the Borrower/Mortgagee, Co-Borrower/Mortgagee, Co-Borrower and the public in general that the undersigned has taken SYMBOLIC POSSESSION of the property described herein below in exercise of powers conferred on him under sub-section (4) of section 13 of the said Act read with rule 8 of the Security Interest Enforcement Rules, 2002, on the dates mentioned against each account.

The Borrower/Mortgagee, Co-borrower/Mortgagee and Co-borrower's attention is invited to provisions of sub-section (8) of section 13 of the Act, in respect of time available, to redeem the secured assets

The Borrower/Mortgagee, Co-Borrower/Mortgagee and Co-Borrower in particular and the public in general is hereby cautioned not to deal with the property and any dealings with the property will be subject to the charge of Ujivan Small Finance Bank Ltd. for an amount of for the amount(s), mentioned herein below besides interest and other charges / expenses against each account.

Name of address of Borrower/ Co-Borrower/Mortgagee	Description of the Immovable property	Date of Demand Notice and Date of possession	Amount as per demand notice
(1) M/s Sain General Store & Chudi Bhandar, At: VPO Mator, Mataur, Kaithal, Haryana- 136117. (2) Raminwas S/o Pura Ram, At: VPO Mator, Mataur, Kaithal, Haryana- 136117. (3) Pura Ram S/o Prathi, At: H.No. 117, Malu Patli, Mator, Kaithal, Haryana- 136117. In Loan Account No. 228921008000009	All Parts & Parcel of Residential Property measuring 71 Sq. Yds. (i.e. 18 Sq. Yds. + 53 Sq. Yds.) equal to (0K-2.34M) being 2.34/25 shares of land measuring 01K-05M out of Khewat No. 1083mi, Khatauni No. 1163min, Kharsa No. 996/2 Kittas-1, vide Jamabandi of Vill. Matour for 2014-2015, situated at Vill. Matour Tehsil Kalayat, District Kaithal, vide mutation No. 4397 and regd. Property Transfer Deed No. 36321 dated 22-03-2018 and Mutation No. 5834, which is bounded as follows: Boundaries: East: House of Balwat, West: Street, North: Property of Sube Singh, South: Property of Jai Singh	Date of Demand Notice: 27-04-2023 Date of possession: 10-08-2023	Rs. 4,46,796.89/- as on 27.04.2023 and interest thereon.

Date: 12-08-2023 Place: Kaithal Authorised Officer

Ind-Swift Ltd.
Regd. Off.: 781, Industrial Area, Phase-II, Chandigarh-160002, Ph. 0172-2638781/4680800 Fax: 0172-2652242/2655406. E-mail: corporate@indswift.com | Website: www.indswift.com | CIN: L24230CH1986PLC006897

STATEMENT OF STANDALONE & CONSOLIDATED UNAUDITED FINANCIAL RESULTS FOR THE QUARTER ENDED 30TH JUNE 2023 (₹ in Lacs)

PARTICULARS	STANDALONE				CONSOLIDATED			
	Quarter Ended 30.06.2023		Quarter Ended 31.03.2023		Quarter Ended 30.06.2023		Quarter Ended 31.03.2023	
	UnAudited	Audited	UnAudited	Audited	UnAudited	Audited	UnAudited	Audited
Total Income from Operations	1546.64	11215.81	9618.18	42281.25	15416.64	11215.81	9618.18	42281.25
Profit/(Loss) before Exceptional Items and Tax	236.24	(748.29)	(1543.64)	(3454.20)	236.24	(748.29)	(1543.64)	(3454.20)
Profit/(Loss) before Tax (After exceptional items)	236.24	5309.58	(1543.64)	2603.67	236.24	5309.58	(1543.64)	2603.67
Net Profit / (Loss) for the period (after tax & Exceptional items)	236.24	5309.58	(1543.64)	2603.67	236.24	5309.58	(1543.64)	2603.67
Total Comprehensive Income for the Period	236.24	4273.52	(1543.64)	1567.61	236.24	4273.52	(1543.64)	1567.61
Paid up Equity Share Capital (Face Value of Rs. 2/- per Share)	1083.29	1083.29	1083.29	1083.29	1083.29	1083.29	1083.29	1083.29
Reserves excluding revaluation reserves				-71553.17				-71553.17
EPS (of Rs. 2/- each) (Not annualised) (In Rs.)								
Basic	0.44	9.80	(2.85)	4.81	0.44	9.80	(2.85)	4.81
Diluted	0.44	9.80	(2.85)	4.81	0.44	9.80	(2.85)	4.81

Note: (1) The above is an extract of the detailed format of the standalone and consolidated financial results for the quarter ended 30th June, 2023 filed with the stock exchanges under Regulation 33 of the SEBI (Listing Obligations and Disclosure Requirements) Regulations, 2015, the full format of the standalone and consolidated Financial Results for the quarter ended 30th June 2023 are available on the Stock Exchange websites, www.bseindia.com and www.nseindia.com and on the Company's website www.indswift.com. (2) The Standalone & consolidated results for the quarter ended 30th June 2023 have been reviewed by the Audit Committee and approved by the Board of Directors in their respective meetings held on 10th August 2023.

Place: Chandigarh Date: 10.08.2023 For Ind Swift Limited (S.R. Mehta) Chairman

punjab national bank
.....Together for the better

CIRCLE SASTRA MOGA

POSSESSION NOTICE (FOR MOVABLE/IMMOVABLE PROPERTY/IES)

Whereas the Undersigned being "Authorized Officer" of Punjab National Bank, Under the Securitization and Reconstruction of Financial Assets and Enforcement of Security Interest Act, 2002 and in Exercise of powers conferred under section 13(12) read with rule 3 of the security interest (Enforcement) Rules, 2002, issued a demand notice under Section 13(2) of SARFAESI Act 2002 calling upon the following borrower(s)/Guarantor(s) to repay the amount mentioned in notice within 60 days of the date of receipt of the said notice.

The Borrower(s)/Guarantor(s) having failed to repay the amount notice is hereby given to the Borrower(s)/Guarantor(s) and the public in general that the undersigned has taken Symbolic Possession of the property described here below in Exercise of the power conferred on him under section 13(4) of said ACT read with rule 8 & 9 of the Security interest Enforcement Rules, 2002.

The Borrower(s)/Guarantor(s) in particular & the public in general is hereby cautioned not to deal with the said property and dealing with the property will be subject to the charge of the Punjab National Bank, for an amount details mentioned herein below.

The Borrower(s)/ Guarantor(s) attention is invited to provisions of Sub-Section (8) of Section 13 of the Act, in respect of time available to redeem the secured asset(s).

Name of the Branch Borrower(s)/Guarantor(s)/ Mortgagee(s)	Description of the Property/ies Mortgaged	Date of Demand Notice	Date of Possession	Amount Outstanding
B/O : Moga	1. Residential Plot Measuring 10 Marla 1 Sarsai (2750 square feet) being 91/6912 share of 38 Kanal 8 Marla bearing Kharsa No. 106/3(8-0) 4(8-0) 7/1(7-2) 8/1(7-2) 85/23(2-0-13) 24(7-11), Khewat No. 57, Jamabandi 2005-06, vide vasika No. 1080 dated 12.07.2012 situated at Balaji enclave, Ransih Road, Near Grain Market. Nihal Singh Wala Distt. Moga in the name of Harinder Kaur W/o Harinderpal Singh. Bounded as under : North: Road, South: Road, East: Vendor, West: Vendor.	21.03.2023	11.08.2023	Rs. 16,50,673.20
Borrower : 1. Nihal Singh Wala Trading Co., Old Grain Market, Nihal Singh Wala, Moga-142055. 2. Harinder Kaur W/o Harinderpal Singh (LR of Harinderpal Singh S/o Surinder Singh), Village Pato Didar Singh, Distt. Moga-142055. 3. Karanvir Singh S/o Harinderpal Singh (LR of Harinderpal Singh S/o Surinder Singh), Village Pato Didar Singh, Distt. Moga-142055. 4. Jaspal Singh S/o Surinder Singh, Village Pato Didar Singh, Distt. Moga-142055. 5. Surinder Singh S/o Daleep Singh Village Pato Didar Singh, Distt. Moga-142055.				(Rupees Fifteen Lacs Fifty Thousand Six Hundred Seventy Three & Paisa Twenty Only) plus further interest and other charges thereon w.e.f. 21.03.2023.

Date : 11.08.2023 Place : Moga Authorized Officer

Union Bank of India
REGIONAL OFFICE KARNAL
1ST FLOOR ASA RAM MARKET MODEL TOWN, KARNAL

E- AUCTION SALE NOTICE

Ref: ROK:SARF:2022-23 Date: 10.08.2023

Notice is hereby given to the public in general and to the Borrower/s and Guarantor/s in particular by the Authorized Officer, that the under mentioned properties mortgaged to Union Bank of India, taken possession under the provision of Section 13(4) of Securitization and Reconstruction of Financial Assets and Enforcement of Security Interest Act, 2002, will be sold by E- Auction as mentioned below for recovery of under mentioned dues and further interest, charges and costs etc. as detailed below.

The property is being sold on "AS IS, WHERE IS, WHATEVER THERE IS AND WITHOUT RECOURSE BASIS" as such sale is without any kind of warranties and indemnities.

The under mentioned properties will be sold by "Online E- Auction through the website www.mstcecommerce.com on 12.09.2023 for recovery of bank's dues as mentioned below together with interest and other expenses:

Sr. No.	Name of the Borrower	Description of the property	Reserve price & Earnest money deposit (EMD)	Debt due	A/c No. / IFSC / Branch for EMD deposit	Bid Increment Amount	Type Of Possession
1.	Smt. Omi w/o Jai Singh Add: H N 35/29, Malviya nagar, Sonapat, Pin 131001. (Borrower & Mortgagee) 2. Sh. Dalbir s/o Jai Singh Add: H N 35/29, Malviya nagar Sonapat, Pin -131001 (Borrower)	All the piece and parcel of land and building, measuring 152 sq. Yds. Comprised in Killa no. 47/2min (4-18), 10/1 (0-7), 10/2 min (0-7), 1min 131001, situated in Moja Garhi Brahmanan in the abadi of Malviya Nagar, Kakroi Road Sonapat with in M.C Limit Sonapat Haryana 131001 owned by Smt. Omi w/o Jai Singh. The property is bounded as under- North: Property of Other, South: Gali / Rasta, East: House of Shiv Kumar, West: House of Dharambir	Reserve price - Rs 48.88 lacs EMD - Rs 4.88 lacs	Rs 14,93,464.50 as on 31.07.2023 with further interest, cost & expenses	A/c- 22301980050000 of Union Bank of India, Old DC Road Sonapat, IFSC code UBIN0822302	Rs. 20,000/-	SYMBOLIC
2.	M/S Moti Ram Sunil Kumar through its prop. Shri Sunil Kumar, ADD: Shiv Colony, Near Himalayan Public School, Sirsal Road, Assandh, Distt. Karnal. (Borrower) 2. Shri Sunil Kumar S/O Shri Moti Ram ADD: House No 369 Ward No. 3, Assandh Karnal. (Proprietor) 3. Smt. Madhu Goyal W/O Shri Sanjeev Kumar ADD: House No 367 Ward No. 3, Assandh Karnal. (Proprietor) 4. Smt. Shyam Bala w/o Shri Moti Ram ADD: House No 367 Ward No. 3, Assandh Karnal. (Proprietor) 5. Shri Surender Kumar S/O Shri Moti Ram ADD: House No 370, Ward No. 3, Assandh Karnal. (Proprietor) 6. Shri Sunil Kumar through its Proprietor Shri Sunil Kumar vide Gift Deed No. 19496 dated 14.05.2009 Bounded as : North : Property of Naresh and Surender goyal, South : Abadi Shiv Colony, East: Street and Other Properties, West: Abadi Kabir Colony and Street.	1. All the piece and parcel of Industrial Land Total Measurin 23 Kanal -9.5 Marlas (or 14202.375 sq yds) comprised in Khewat No. 2983, Murabba No. 175, Killa No. 20/1, 20/2, 21/1, 21/2, Murabba No. 176, Killa No. 16-25, Khewat No. 2858, Khatoni No. 4093, Killa No. 20/1, 20/2, 21/1 min, 20/1 min, 21/2 min, situated at Rakba Assandh, Abadi Known as Shiv Colony, Near Himalaya Public School, Sirsal Road; Assandh, District Karnal, is in the name of Smt. Shyam Bala w/o Shri Moti Ram to the tune of 137/1252 share and Smt. Madhu Bala w/o Shri Sanjeev Kumar to the tune of 313/1252 share vide Transfer Deed No. 2475/1 dated 11.11.2014 read with mutation No. 21566 dated 06.12.2014, Shri Surender Kumar s/o Shri Moti Ram to the tune of 245/313 share and Shri Sunil Kumar s/o Shri Moti Ram to the tune of 68/313 share vide Gift Deed No. 2322/1 dated 22.10.2014 read with mutation No.21506 dated 06.12.2014, is in the name of M/s Moti Ram Sunil Kumar Rice Mills (Proprietor) through its Proprietor Shri Sunil Kumar vide Gift Deed No. 63/1 dated 16/04/2009 read with mutation No. 14906 dated 14.05.2009 2. (W/w Land measuring 11K-5 M being 225/626 share of land measuring 31K 6M comprised in Khewat No. 2983, Khatoni No. 4183, Rect No. 175, Killa No. 20/1 (1-4), 20/2 (6-16), 21/1 (6-16), 21/2 (1-2), Rect No. 176, Killa No. 16 (7-8), 25 (8-0) is in the joint names of Smt. Shyam Bala w/o Shri Moti Ram to the tune of 137/1252 share and Smt. Madhu Bala w/o Shri Sanjeev Kumar to the tune of 313/1252 share vide Transfer Deed No. 2475/1 dated 11.11.2014 read with mutation No. 21566 dated 06.12.2014 3. (W/w Land measuring 7K- 16(1/2)M being 313/1252 share of land measuring 31K 6M comprised in Khewat No. 2983, Khatoni No. 4183, Rect No. 175, Killa No. 20/1 (1-4), 20/2 (6-16), 21/1 (6-16), 21/2 (1-2), Rect No. 176, Killa No. 16 (7-8), 25 (8-0) is in the joint names of Shri Surender Kumar s/o Shri Moti Ram to the tune of 245/313 share and Shri Sunil Kumar s/o Shri Moti Ram to the tune of 68/313 share vide Gift Deed No. 2322/1 dated 22.10.2014 read with mutation No.21506 dated 06.12.2014 4. (W/w Land measuring 4K- 8 M being 88/626 share of land measuring 31K 6M comprised in Khewat No. 2858 (Now 2983), Khatoni No. 4093 (now 4183), Rect No. 175, Killa No. 20/1 (1-4), 20/2 (6-16), 21/1 (6-16), 21/2 (1-2), Rect No. 176, Killa No. 16 (7-8), 25 (8-0) with specific possession from rect No. 175, Killa No. 20/2/2min, 21/1 min, 21/2 min is in the name of M/s Moti Ram Sunil Kumar Rice Mills through its Proprietor Shri Sunil Kumar vide Gift Deed No. 63/1 dated 16/04/2009 read with mutation No. 14906 dated 14.05.2009 Bounded as : North : Property of Naresh and Surender goyal, South : Abadi Shiv Colony, East: Street and Other Properties, West: Abadi Kabir Colony and Street.	Reserve price - Rs 434.08 lacs EMD - Rs 43.41 lacs	Rs 11,77,31,042.16 as on 31.07.2023 with further interest, cost & expenses	A/c- 379901980050000 of Union Bank of India, Karnal Main, IFSC code UBIN0537993	Rs. 50,000/-	SYMBOLIC
3.	Shri Savir urf Shabir Husain S/O Abdul Rajjak ADD: Ward No. 12, Kaithal Distt. Cheeka, Teh. Guhla Road, Cheeka, Teh. Guhla Distt. Kaithal. (Borrower) 2. Shri Major Singh S/O Sh. Deva Singh, ADD: Ward No. 12, House No. 20, Kaithal Distt. Cheeka, Teh. Guhla Road, Cheeka, Teh. Guhla Distt. Kaithal. (Guarantor)	All the piece and parcel of property situated at Property ID No. 6KP71Q93 admeasuring 2 ADD: Ward No. 12, Kaithal Marlas (20 x 27 feet representing the 1/60 share of land measuring 6 kanal 0 marla entered at Distt. Kaithal. (Borrower) 2. Khewat No. 1205, Khatoni No. 1467, Now Khewat No. 1257, Khatoni No. 1515 Rect. No. 138, Killa No. 10/2 (1-8), 10/3 (4 - 12) consisting of a double story house thereon situated at ward No. 12, Kaithal Road, Cheeka, within the Municipal Limits of Cheeka Teh. Guhla vide Jamabandi for the year 2005-2006 & 2010 -2011 owned by Shri Savir urf Shabir Husain S/O Abdul Rajjak, Bounded By -North - House of Harikesh and 4 feet wide street, South - Rice Sheller, East - Plot of Vedvati, West - Plot of other owner.	Reserve price - Rs 9.59 lacs EMD - Rs 0.96 lacs	Rs 3,76,096.90 as on 31.07.2023 with further interest, cost & expenses	A/c- 545601980050000 of Union Bank of India, Cheeka, IFSC code UBIN0554553	Rs. 20,000/-	SYMBOLIC

TERMS AND CONDITIONS OF E-AUCTION

- The online e-auction will be held through web portal/website www.mstcecommerce.com on the date and time mentioned with unlimited extension of 10 minutes. The intending bidders/ purchasers required to register through https://www.mstcecommerce.com/auctionhome/ibapi/index.jsp by using their mobile number and valid email - id. They are further required to upload KYC documents and bank details. The sale shall be strictly as per the provisions of The Security Interest (Enforcement) Rules, 2002 as amended in the year 2016.
- Date & time of auction - 12.09.2023 between 11.00 AM to 3.00 PM. with unlimited extension of "10" minutes each, i.e. the end time of e-auction shall be automatically extended by 10 Minutes each time if bid is made within 10 minutes from the last extension.
- Date & Time of Inspection - 08.09.2023 between 11.00 AM to 5.00 PM
- Last date of submission of bids - ON OR BEFORE THE COMMENCEMENT OF EAUCTION
- EMD Payment: On completion of KYC verification, the intending bidders / purchasers are required to pay EMD through NEFT/ RTGS/ NET BANKING/ UPI by generating a Challan through this Website in his / their Global EMD Wallet.
- The sale will be confirmed in favour of the highest bidder and confirmation of sale shall be subject to the confirmation by the secured creditor.
- Bids once made shall not be cancelled or withdrawn. The failure on the part of bidder to comply with any of the terms and condition of e-auction, mentioned herein will result in forfeiture of the amount paid by the bidder.
- Bidders are advised to visit the website https://www.mstcecommerce.com/auctionhome/ibapi/index.jsp for detailed terms and conditions of e-auction sale and other details before submitting their Bids for taking part in the e-auction.
- Bidder may also visit the website www.mstcecommerce.com provided by the service provider 'MSTC Ltd.' Contact person Mr. Rohit Singh, Ph. 0522 - 4304843 & Mr. Rahul Majhi ph. 0522 4244702.

This may also be treated as notice u/r 8(6) of Security Interest (Enforcement) Rules, 2002 to the borrower/s and guarantor/s of the above said loan about the holding of E-Auction Sale on the above mentioned date, if their outstanding dues are not repaid in full.

Date: 10.08.2023 Place: Karnal Sd/- Authorized Officer, Union Bank of India

PRIME INDUSTRIES LIMITED
Regd. & Head Office : Master Chambers, 19, Feroze Gandhi Market, Ludhiana
CIN: L15490PB1992PLC012662 Email : prime_indust@yahoo.com, Website : www.primeindustrieslimited.com Phone No. 0161-5043500

Un-Audited Financial Results for the Quarter ended 30.06.2023

(Rs. In Millions)

Particulars	Quarter ended 30.06.2023	Quarter ended 30.06.2022	Year ended 31.03.2023
	Un-Audited	Un-Audited	Audited
Total income from operations (net)	114.28	2.38	76.99
Net Profit / (Loss) for the period (before Tax, Exceptional and/or Extraordinary items)	111.99	-0.81	15.73
Net Profit / (Loss) for the period after tax (after Exceptional and/or Extraordinary items)	111.99	-0.81	15.70
Total Comprehensive Income for the period [Comprising Profit / (Loss) for the period (after tax) and Other Comprehensive Income (after tax)]	4.90	2.04	-4.18
Equity Share Capital	78.63	78.63	78.63
Earnings Per share (of Face Value of Rs. 5/- each) Basic & Diluted	7.15	-0.05	1.00

Notes:
1. The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results is available on the website of Bombay Stock Exchange Limited (BSE), www.bseindia.com and Company's website, www.primeindustrieslimited.com.
2. The aforesaid results were placed before and reviewed by the Audit Committee at its meeting held on 10th August, 2023 and approved by the Board of Directors at its meeting held on the same date.

For Prime Industries Limited
Sd/-
RAJINDER KUMAR SINGHANIA
Managing Director
DIN - 00077540

Place: Ludhiana
Dated: 10.08.2023

DEBTS RECOVERY TRIBUNAL CHANDIGARH (DRT 2)
1st Floor SCO 33-34-35 Sector-17A, Chandigarh (Additional space allotted on 3rd & 4th Floor also)

Case No.: OA/950/2021
Summons under sub-section (4) of section 19 of the Act, read with sub-rule (2A) of rule 5 of the Debt Recovery Tribunal (Procedure) Rules, 1993. Exh. No.: 19615

PUNJAB NATIONAL BANK V/S NARESH JAIN.

To, (1) Naresh Jain, D/W/S/O- Chaman Lal Son Of Shri Chaman Lal R/o H. no. 951 HBC Extension Murthal Adda Sonapat Haryana Sonapat, Haryana. (2) Santosh Jain W/o Shri Naresh Jain R/o Hno. 951 HBC Extension Murthal Adda Sonapat Haryana Sonapat Haryana.

SUMMONS
WHEREAS, OA/950/2021 was listed before Hon'ble Presiding Officer/Registrar on 02/08/2023.

WHEREAS this Hon'ble Tribunal is pleased to issue summons/notice on the said Application under section 19(4) of the Act, (OA) filed against you for recovery of debts of Rs.2798916/- (application along with copies of documents etc. annexed).

In accordance with sub-section (4) of section 19 of the Act, you, the defendants are directed as under:-

- to show cause within thirty days of the service of summons as to why relief prayed for should not be granted.
- to disclose particulars of properties or assets other than properties and assets specified by the applicant under serial number 3A of the original application.
- you are restrained from dealing with or disposing of secured assets or such other assets and properties disclosed under serial number 3A of the original application, pending hearing and disposal of the application for attachment of properties.
- you shall not transfer by way of sale, lease or otherwise, except in the ordinary course of his business any of the assets over which security interest is created and/or other assets and properties specified or disclosed under serial number 3A of the original application without the prior approval of the Tribunal.
- you shall be liable to account for the sale proceeds realised by sale of secured assets or other assets and properties in the ordinary course of business and deposit such sale proceeds in the account maintained with the bank or financial institutions holding security interest over such assets.

You are also directed to file written statement with a copy thereof furnished to the applicant and to appear before Registrar on 26/10/2023 at 10:30 A.M. failing which the application shall be heard and decided in your absence.

Given under my hand and the seal of this Tribunal on this date: 05/08/2023.

Signature of Officer Authorised to issue summons.

SMFG INDIA CREDIT COMPANY LIMITED
(Formerly Fullerton India Credit Company Limited)
Corporate Office: 10th Floor, Office No. 101, 102 & 103, 2 North Avenue, Maker Masry, Sanda Kuria Complex, Sanda (E), Mumbai - 400051.

DEMAND NOTICE

Under The Provisions of The Securitisation and Reconstruction of Financial Assets and Enforcement of Security Interest Act, 2002 ("The Act") and The Security Interest (Enforcement) Rules, 2002 ("The Rules") The undersigned being the authorized officer of SMFG INDIA CREDIT COMPANY LIMITED (formerly Fullerton India Credit Company Limited) under the Act and in exercise of powers conferred under Section 13(2) of the Act, calling upon the following borrower(s) to repay the amount mentioned in the respective notice(s) within 60 days from the date of receipt of the said notice. The undersigned reasonably believes that borrower(s) is/are avoiding the service of the demand notice(s), therefore the service of notice is being effected by affixation and publication as per Rules. The contents of demand notice(s) are extracted herein below:

Name of the Borrower(s)	Demand Notice Date Amount
1. Lakhwinder Singh 2. Kulwant Kaur Account No: 213620910801247 & 213620911048010	04.08.2023 Rs. 32,99,719/- [Rupees Thirty Two Lakh Ninety Nine Thousand Seven Hundred Nineteen Only] as on 01 Aug 2023

All that part and parcel of the property comprising of land measuring 9 marla at Rakha Saido Bhuna tehsil and district Kapurthala, Jamabandi for the year 2014-15, Khewat/Khatoni No. 123/197 in Kharsa No. 63/197 in Kharsa No. 63/197, Bounded as East-Way, West- Others, North- Way and South- Gurmeel Singh.

The borrower(s) are hereby advised to comply with the demand notice(s) and to pay the demand amount mentioned therein and hereinafter within 60 days from the date of this publication together with applicable interest, additional interest, bounce charges, cost and expenses till the date of realization of payment. The borrower(s) may note that SMFG India Credit is a secured creditor and the loan facility availed by the Borrower(s) is a secured debt against the immovable property/properties being the secured asset(s) mortgaged by the borrower(s). In the event borrower(s) are failed to discharge their liabilities in full within the stipulated time, SMFG India Credit shall be entitled to exercise all the rights under Section 13(4) of the Act to take possession of the secured asset(s) including but not limited to transfer the same by way of sale or by invoking any other remedy available under the Act and the Rules thereunder and realize payment. SMFG India Credit is also empowered to ATTACH AND/OR SEAL the secured asset(s) before enforcing the right to sale or transfer. Subsequent to the Sale of the secured asset(s), SMFG India Credit also has a right to initiate separate legal proceedings to recover the balance dues, in case the value of the mortgaged properties is insufficient to cover the dues payable to the SMFG India Credit. This remedy is in addition and independent of all the other remedies available to SMFG India Credit under any other law. The attention of the borrower(s) is invited to Section 13(8) of the Act, in respect of time available, to redeem the secured assets and further to Section 13(13) of the Act, whereby the borrower(s) are restrained/prohibited from disposing of or dealing with the secured asset(s) or transferring by way of sale, lease or otherwise (other than in the ordinary course of business) any of the secured asset(s), without prior written consent of SMFG India Credit and non-compliance with the above is an offence punishable under Section 29 of the said Act. The copy of the demand notice is available with the undersigned and the borrower(s) may, if they so desire, can collect the same from the undersigned on any working day during normal office hours.

Place: Kapurthala Date: 12.08.2023 SD/-, Authorised Officer, SMFG India Credit Company Limited (formerly Fullerton India Credit Co. Ltd.)

